

Texture drawing evaluation criteria

ਟੈਕਸਟ ਡਰਾਈਂਗ ਮੁਲਾਂਕਣ ਮਾਪਦੰਡ

Materials technique

ਸਮੱਗਰੀ ਤਕਨੀਕ

How well you use charcoal, ink, pastel, coloured pencil, and so on to create accurate line, shape, and shading.

ਸਟੀਕ ਲਾਈਨ, ਸ਼ਕਲ ਅਤੇ ਰੰਗਤ ਬਣਾਉਣ ਲਈ ਤੁਸੀਂ ਚਾਰਕੋਲ, ਸਿਆਹੀ, ਪੇਸਟਲ, ਰੰਗਦਾਰ ਪੈਨਸਿਲ ਅਤੇ ਇਸ ਤਰ੍ਹਾਂ ਦੀ ਕਿੰਨੀ ਚੰਗੀ ਤਰ੍ਹਾਂ ਵਰਤਦੇ ਹੋ।

Texture

ਬਣਤਰ

How well you capture the visual sense of each texture.

ਤੁਸੀਂ ਹਰੇਕ ਟੈਕਸਟ ਦੀ ਵਿਜ਼ੂਅਲ ਭਾਵਨਾ ਨੂੰ ਕਿੰਨੀ ਚੰਗੀ ਤਰ੍ਹਾਂ ਕੈਪਚਰ ਕਰਦੇ ਹੋ।

Composition

ਰਚਨਾ

How well you create an artwork that is fully complete, well-balanced, and non-central. If you are using colour, this includes using a clear colour scheme.

ਤੁਸੀਂ ਕਿੰਨੀ ਚੰਗੀ ਤਰ੍ਹਾਂ ਇੱਕ ਆਰਟਵਰਕ ਬਣਾਉਂਦੇ ਹੋ ਜੋ ਪੂਰੀ ਤਰ੍ਹਾਂ ਸੰਪੂਰਨ, ਚੰਗੀ-ਸੰਤੁਲਿਤ ਅਤੇ ਗੈਰ-ਕੇਂਦਰੀ ਹੈ। ਜੇਕਰ ਤੁਸੀਂ ਰੰਗ ਦੀ ਵਰਤੋਂ ਕਰ ਰਹੇ ਹੋ, ਤਾਂ ਇਸ ਵਿੱਚ ਇੱਕ ਸਪਸ਼ਟ ਰੰਗ ਸਕੀਮ ਦੀ ਵਰਤੋਂ ਸ਼ਾਮਲ ਹੈ।

ਟੈਕਸਟਚਰ ਪ੍ਰੋਜੈਕਟ ਲਈ ਸ਼ਬਦਾਵਲੀ

Composition

ਰਚਨਾ

the arrangement of things in an artwork

ਇੱਕ ਕਲਾਕਾਰੀ ਵਿੱਚ ਚੀਜ਼ਾਂ ਦਾ ਪ੍ਰਬੰਧ

Creativity

ਰਚਨਾਤਮਕਤਾ

ideas that are useful, unique, and insightful

ਵਿਚਾਰ ਜੋ ਲਾਭਦਾਇਕ, ਵਿਲੱਖਣ, ਅਤੇ ਸਮਝਦਾਰ ਹਨ

Cross-hatching

ਕਰਾਸ ਹੈਚਿੰਗ

drawing using close parallel lines that cross each other at an angle

ਇੱਕ ਕੋਣ 'ਤੇ ਇੱਕ ਦੂਜੇ ਨੂੰ ਪਾਰ ਕਰਨ ਵਾਲੀਆਂ ਨਜ਼ਦੀਕੀ ਸਮਾਨਾਂਤਰ ਰੇਖਾਵਾਂ ਦੀ ਵਰਤੋਂ ਕਰਦੇ ਹੋਏ ਡਰਾਈਂਗ

Hatching

ਹੈਚਿੰਗ

drawing using close parallel lines

ਨਜ਼ਦੀਕੀ ਸਮਾਨਾਂਤਰ ਲਾਈਨਾਂ ਦੀ ਵਰਤੋਂ ਕਰਕੇ ਡਰਾਈਂਗ

Idea development

ਵਿਚਾਰ ਵਿਕਾਸ

a process that is used to create useful, insightful, and unique ideas

ਇੱਕ ਪ੍ਰਕਿਰਿਆ ਜੋ ਉਪਯੋਗੀ, ਸੂਝਵਾਨ, ਅਤੇ ਵਿਲੱਖਣ ਵਿਚਾਰਾਂ ਨੂੰ ਬਣਾਉਣ ਲਈ ਵਰਤੀ ਜਾਂਦੀ ਹੈ

Negative space

ਨਕਾਰਾਤਮਕ ਸਪੇਸ

the shape of the space between the things you would normally look at (the positive space)

ਉਹਨਾਂ ਚੀਜ਼ਾਂ ਦੇ ਵਿਚਕਾਰ ਸਪੇਸ ਦੀ ਸ਼ਕਲ ਜੋ ਤੁਸੀਂ ਆਮ ਤੌਰ 'ਤੇ ਦੇਖਦੇ ਹੋ (ਸਕਾਰਾਤਮਕ ਸਪੇਸ)

Non-central composition

ਗੈਰ-ਕੇਂਦਰੀ ਰਚਨਾ

an arrangement where the most important thing is NOT in the middle

ਇੱਕ ਵਿਵਸਥਾ ਜਿੱਥੇ ਸਭ ਤੋਂ ਮਹੱਤਵਪੂਰਨ ਚੀਜ਼ ਮੱਧ ਵਿੱਚ ਨਹੀਂ ਹੈ

Pointillism

ਬਿੰਦੂਵਾਦ

drawing or painting with small dots or dashes

ਛੋਟੇ ਬਿੰਦੀਆਂ ਜਾਂ ਡੈਸ਼ਾਂ ਨਾਲ ਡਰਾਈਂਗ ਜਾਂ ਪੇਂਟਿੰਗ

Positive space

ਸਕਾਰਾਤਮਕ ਸਪੇਸ

the contour of the things you would normally look at

ਉਹਨਾਂ ਚੀਜ਼ਾਂ ਦਾ ਸਮਰੂਪ ਜੋ ਤੁਸੀਂ ਆਮ ਤੌਰ 'ਤੇ ਦੇਖਦੇ ਹੋ

Reference images

photographs you look at carefully so you can make a better artwork

ਹਵਾਲਾ ਚਿੱਤਰ

ਫੋਟੋਆਂ ਜਿਨ੍ਹਾਂ ਨੂੰ ਤੁਸੀਂ ਧਿਆਨ ਨਾਲ ਦੇਖਦੇ ਹੋ ਤਾਂ ਜੋ ਤੁਸੀਂ ਇੱਕ ਬਿਹਤਰ ਕਲਾਕਾਰੀ ਬਣਾ ਸਕੋ

Stippling

ਸਟਿੱਪਲਿੰਗ

drawing using small dots

ਛੋਟੇ ਬਿੰਦੀਆਂ ਦੀ ਵਰਤੋਂ ਕਰਕੇ ਡਰਾਇੰਗ

Texture

ਬਣਤਰ

drawing that looks the same as what it feels like

ਡਰਾਇੰਗ ਜੋ ਉਹੀ ਦਿਖਦਾ ਹੈ ਜਿਵੇਂ ਇਹ ਮਹਿਸੂਸ ਕਰਦਾ ਹੈ

Thumbnail drawings

ਥੰਬਨੇਲ ਡਰਾਇੰਗ

small drawings that are used to develop the composition of an artwork

ਛੋਟੀਆਂ ਡਰਾਇੰਗਾਂ ਜੋ ਕਿਸੇ ਕਲਾਕਾਰੀ ਦੀ ਰਚਨਾ ਨੂੰ ਵਿਕਸਤ ਕਰਨ ਲਈ ਵਰਤੀਆਂ ਜਾਂਦੀਆਂ ਹਨ